

ਤੁਰੰਤ ਰਿਲੀਜ਼ ਲਈ

ਸਿਟੀ ਆਫ ਬ੍ਰੈਂਪਟਨ ਨੇ, ਲੋਕਲ ਕਲਾਕਾਰਾਂ ਅਤੇ ਗੈਰ-ਲਾਭ ਸੰਗਠਨਾਂ ਦੀ ਮਦਦ ਲਈ ਗ੍ਰਾਂਟ ਅਰਜ਼ੀਆਂ ਖੁੱਲੀਆਂ

ਬ੍ਰੈਂਪਟਨ, ਓਨਟਾਰੀਓ (4 ਅਕਤੂਬਰ, 2021) – ਅੱਜ ਤੋਂ ਸ਼ੁਰੂ ਕਰਦੇ ਹੋਏ, ਸਿਟੀ ਆਫ ਬ੍ਰੈਂਪਟਨ, ਦੇ ਕਮਿਊਨਿਟੀ ਗ੍ਰਾਂਟ ਮੋਕਿਆਂ ਵਾਸਤੇ ਅਰਜ਼ੀਆਂ ਸਵੀਕਾਰ ਕਰ ਰਹੀ ਹੈ। ਇੱਕ ਜ਼ਰੂਰੀ ਪ੍ਰੋਗਰਾਮ ਅਤੇ ਸੇਵਾਵਾਂ ਪ੍ਰਦਾਨ ਕਰਨ ਵਾਲੇ ਬ੍ਰੈਂਪਟਨ ਦੇ, ਗੈਰ-ਲਾਭ ਸੰਗਠਨਾਂ ਦੀ ਹਿਮਾਇਤ ਲਈ ਹੈ ਅਤੇ ਦੂਜਾ, ਲੋਕਲ ਕਲਾਕਾਰਾਂ ਦੀ ਕੋਵਿਡ-19 (COVID-19) ਮਹਾਂਮਾਰੀ ਤੋਂ ਬਹਾਲੀ ਵਿੱਚ ਮਦਦ ਲਈ ਹੈ।

ਐਡਵਾਂਸ ਬ੍ਰੈਂਪਟਨ ਫੰਡ

ਇਹ 600,000 ਡਾਲਰ ਦਾ ਇੱਕ ਕਮਿਊਨਿਟੀ-ਗ੍ਰਾਂਟ ਪ੍ਰੋਗਰਾਮ ਹੈ, ਜੋ ਬ੍ਰੈਂਪਟਨ ਦੇ ਯੋਗ ਗੈਰ-ਲਾਭ ਜਾਂ ਚੈਰਿਟੇਬਲ ਸੰਗਠਨਾਂ ਨੂੰ, ਕਮਿਊਨਿਟੀ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਲੇ ਪ੍ਰੋਗਰਾਮ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਫੰਡ ਦਿੰਦਾ ਹੈ।

ਤਿੰਨ ਫੰਡਿੰਗ ਸਟ੍ਰੀਮਸ ਉਪਲਬਧ ਹਨ:

- **ਐਮਰਜਿੰਗ** – ਇਹ ਸਟ੍ਰੀਮ, ਨਵੇਂ ਅਤੇ ਇਨੋਵੇਟਿਵ ਪ੍ਰੋਜੈਕਟਾਂ ਵਾਸਤੇ ਮੇਲ ਖਾਂਦੇ ਫੰਡਾਂ ਵਿੱਚ 5,000 ਡਾਲਰ ਤੱਕ ਪ੍ਰਦਾਨ ਕਰਦੀ ਹੈ। ਇਹ 4 ਤੋਂ 29 ਅਕਤੂਬਰ ਤੱਕ ਖੁੱਲੀ ਹੈ।
- **ਡਿਵੈਲਪਿੰਗ** - ਇਹ ਸਟ੍ਰੀਮ, ਉਹਨਾਂ ਪ੍ਰੋਗਰਾਮਾਂ ਲਈ ਮੇਲ ਖਾਂਦੇ ਫੰਡਾਂ ਵਿੱਚ 12,500 ਡਾਲਰ ਤੱਕ ਪ੍ਰਦਾਨ ਕਰਦੀ ਹੈ, ਜੋ ਬ੍ਰੈਂਪਟਨ ਵਿੱਚ ਘੱਟੋ-ਘੱਟ ਇੱਕ ਵਾਰ ਸੰਚਾਲਿਤ ਹੋਏ ਹਨ। ਇਹ 4 ਅਕਤੂਬਰ ਤੋਂ 29 ਨਵੰਬਰ ਤੱਕ ਖੁੱਲੀ ਹੈ।
- **ਐਂਪਲੀਫਾਇੰਗ** – ਇਹ ਸਟ੍ਰੀਮ, ਉਹਨਾਂ ਪ੍ਰੋਜੈਕਟਾਂ ਲਈ ਮੇਲ ਖਾਂਦੇ ਫੰਡਾਂ ਵਿੱਚ 25,000 ਡਾਲਰ ਤੱਕ ਪ੍ਰਦਾਨ ਕਰਦੀ ਹੈ, ਜੋ ਬ੍ਰੈਂਪਟਨ ਵਿੱਚ ਘੱਟੋ-ਘੱਟ ਦੋ ਵਾਰ ਸੰਚਾਲਿਤ ਹੋਏ ਹਨ। ਇਹ 4 ਅਕਤੂਬਰ ਤੋਂ 29 ਨਵੰਬਰ ਤੱਕ ਖੁੱਲੀ ਹੈ।

ਸਾਰੀਆਂ ਸਟ੍ਰੀਮਸ ਲਈ ਅਰਜ਼ੀਆਂ, 2022 ਵਿੱਚ ਹੋਣ ਵਾਲੇ ਪ੍ਰੋਜੈਕਟਾਂ ਨਾਲ ਸਬੰਧਿਤ ਹੋਣਗੀਆਂ। ਗ੍ਰਾਂਟਾਂ ਉਹਨਾਂ ਲਈ ਖੁੱਲੀਆਂ ਹਨ, ਜੋ ਬ੍ਰੈਂਪਟਨ ਦੇ ਨਿਵਾਸੀਆਂ ਲਈ ਸੇਵਾਵਾਂ ਪ੍ਰਦਾਨ ਕਰਦੇ ਹਨ; ਜਿਹਨਾਂ ਵਿੱਚ ਸ਼ਾਮਲ ਹਨ, ਇਨਕਾਰਪੋਰੇਟਿਡ ਗੈਰ-ਲਾਭ ਸੰਗਠਨ, ਰਜਿਸਟਰਡ ਚੈਰਿਟੀਜ਼ ਅਤੇ ਐਮਰਜਿੰਗ ਸਟ੍ਰੀਮ ਲਈ, ਅਨਇਨਕਾਰਪੋਰੇਟਿਡ ਗੈਰ-ਲਾਭ ਗਰੁੱਪ। ਹਰੇਕ ਫੰਡਿੰਗ ਸਟ੍ਰੀਮ ਵਾਸਤੇ, ਬਿਨੈਕਾਰਾਂ ਲਈ ਇੱਕ [ਟਰਮ ਆਫ ਕਾਊਂਸਿਲ ਪ੍ਰਾਇਰਿਟੀ \(Term of Council Priority\)](#) ਦੀ ਚੋਣ ਕਰਨਾ ਲਾਜ਼ਮੀ ਹੈ, ਜੋ ਉਹਨਾਂ ਦੇ ਪ੍ਰੋਜੈਕਟ ਨਾਲ ਬਿਹਤਰ ਮੇਲ ਖਾਂਦੀ ਹੋਵੇ।

ਇਛੁੱਕ ਸੰਗਠਨਾਂ ਨੂੰ ਅਰਜ਼ੀ ਪ੍ਰਕਿਰਿਆ ਬਾਰੇ ਵਰਚੁਅਲ (ਆਭਾਸੀ) ਜਾਣਕਾਰੀ ਸੈਸ਼ਨਾਂ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ:

- 7 ਅਕਤੂਬਰ – ਐਮਰਜਿੰਗ ਫੰਡ ਜਾਣਕਾਰੀ ਸੈਸ਼ਨ
- 14 ਅਕਤੂਬਰ – ਡਿਵੈਲਪਿੰਗ ਫੰਡ ਜਾਣਕਾਰੀ ਸੈਸ਼ਨ
- 21 ਅਕਤੂਬਰ – ਐਂਪਲੀਫਾਇੰਗ ਫੰਡ ਜਾਣਕਾਰੀ ਸੈਸ਼ਨ

ਲੋਕਲ ਗੈਰ-ਲਾਭ ਸੰਗਠਨਾਂ ਅਤੇ ਚੈਰਿਟੀਜ਼ ਦੀ ਹੋਰ ਸਹਾਇਤਾ ਲਈ, ਐਡਵਾਂਸ ਬ੍ਰੈਂਪਟਨ ਫੰਡ (Advance Brampton Fund) ਨੇ, ਗੈਰ-ਲਾਭ ਸੈਕਟਰ ਡਿਵੈਲਪਮੈਂਟ ਵਰਕਸ਼ਾਪਾਂ ਪ੍ਰਦਾਨ ਕਰਨ ਵਾਸਤੇ, ਰਾਇਰਸਨ ਯੂਨੀਵਰਸਿਟੀ (Ryerson University) ਦੇ ਜੀ. ਰੇਮੰਡ ਚੈਂਗ ਸਕੂਲ ਆਫ ਕੰਟੀਨਿਊਇੰਗ ਐਜੂਕੇਸ਼ਨ (G. Raymond Chang School of Continuing Education) ਦੇ ਨਾਲ ਭਾਈਵਾਲੀ ਕੀਤੀ ਹੈ। ਇਹ ਵਰਕਸ਼ਾਪਾਂ, ਸੰਗਠਨਾਂ ਨੂੰ ਆਪਣੀ

ਸਮਰੱਥਾ ਵਧਾਉਣ ਅਤੇ ਸੈਕਟਰ ਸਿੱਖਿਆ ਅਤੇ ਕੌਸ਼ਲਾਂ ਨੂੰ ਵਧਾਉਣ ਵਿੱਚ ਮਦਦ ਕਰਨ ਤੇ ਕੇਂਦਰਿਤ ਹੋਣਗੀਆਂ। ਵਰਕਸ਼ਾਪਾਂ ਨਵੰਬਰ ਵਿੱਚ ਪੇਸ਼ ਕੀਤੀਆਂ ਜਾਣਗੀਆਂ। brampton.ca/abf ਤੇ ਵੇਰਵੇ ਦੇਖੋ।

ਕਲਾਕਾਰਾਂ ਲਈ ਨਵਾਂ ਕੋਵਿਡ-19 ਰਿਕਵਰੀ ਫੰਡ

ਇਸ ਸਾਲ ਨਵਾਂ, ਸਿਟੀ ਆਫ ਬ੍ਰੈਮਪਟਨ ਅਤੇ [ਆਰਟਸ, ਕਲਚਰ ਐਂਡ ਕ੍ਰਿਏਟਿਵ ਇੰਡਸਟਰੀ ਡਿਵੈਲਪਮੈਂਟ ਏਜੰਸੀ \(Arts, Culture & Creative Industry Development Agency\)](#) (ਏ.ਸੀ.ਸੀ.ਆਈ.ਡੀ.ਏ.) (ACCIDA) ਨੂੰ ਕਲਾਕਾਰਾਂ ਲਈ ਕੋਵਿਡ-19 ਰਿਕਵਰੀ ਫੰਡ ਪੇਸ਼ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਇਹ ਇੱਕ ਬੇਜੋੜ ਪ੍ਰੋਗਰਾਮ ਹੈ, ਜੋ ਬ੍ਰੈਮਪਟਨ ਦੇ ਰਚਨਾਤਮਕ ਸੈਕਟਰ ਦੀ ਸਹਾਇਤਾ ਕਰਨ ਲਈ ਹੈ ਕਿਉਂਕਿ ਓਨਟੈਰੀਓ ਨੇ ਇਸਨੂੰ ਦੁਬਾਰਾ ਖੁਲ੍ਹਾ ਅਤੇ ਮਹਾਂਮਾਰੀ ਤੋਂ ਬਹਾਲੀ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ। ਇਹ ਪ੍ਰੋਗਰਾਮ, ਕਲਾਕਾਰਾਂ ਅਤੇ ਕਲਾ ਸੰਗਠਨਾਂ ਵਾਸਤੇ, 2020 ਕੋਵਿਡ-19 ਰਿਲੀਫ ਫੰਡ (2020 COVID-19 Relief Fund) ਦਾ ਵਿਸਤਾਰ ਹੈ।

ਅਲਗ-ਅਲਗ ਕਲਾਕਾਰ, ਮਹਾਂਮਾਰੀ ਤੋਂ ਬਹਾਲੀ ਵਿੱਚ ਆਪਣੀ ਰਚਨਾਤਮਕ ਪ੍ਰੈਕਟਿਸ ਨੂੰ ਸਥਿਰ ਕਰਨ, ਅਪਨਾਉਣ ਜਾਂ ਦੁਬਾਰਾ ਵਧਾਉਣ ਵਿੱਚ ਮਦਦ ਲਈ, 2,000 ਡਾਲਰ ਤੱਕ ਲਈ ਅਪਲਾਈ ਕਰ ਸਕਦੇ ਹਨ। ਅਲਗ-ਅਲਗ ਕਲਾਕਾਰਾਂ ਲਈ ਅਰਜ਼ੀਆਂ, 4 ਅਕਤੂਬਰ ਤੋਂ ਸ਼ੁਰੂ ਕਰਦੇ ਹੋਏ, 2021 ਦੇ ਅੰਤ ਤੱਕ ਜਾਂ ਉਪਲਬਧ ਫੰਡਿੰਗ ਖਤਮ ਹੋਣ ਤੱਕ ਲਗਾਤਾਰ ਆਧਾਰ ਤੇ ਸਵੀਕਾਰ ਕੀਤੀਆਂ ਜਾਣਗੀਆਂ। ਉਪਲਬਧ ਫੰਡਿੰਗ ਦੀ ਕੁੱਲ ਰਕਮ 100,000 ਡਾਲਰ ਹੈ।

ਅਰਜ਼ੀ ਸ਼ਰਤਾਂ ਦੀ ਸਮੀਖਿਆ ਕਰਨ ਵਾਸਤੇ, ਕਲਾਕਾਰਾਂ ਅਤੇ ਸੰਭਾਵੀ ਬਿਨੈਕਾਰਾਂ ਵਾਸਤੇ ਜਾਣਕਾਰੀ ਸੈਸ਼ਨ ਵੀ ਆਯੋਜਿਤ ਕੀਤੇ ਜਾਣਗੇ। ਵੇਰਵੇ [ਇੱਥੇ \(here\)](#) ਮੌਜੂਦ ਹਨ।

- ਸ਼ੁੱਕਰਵਾਰ, 22 ਅਕਤੂਬਰ, ਸ਼ਾਮ 6:30 – 8 ਵਜੇ ਤੱਕ
- ਸੋਮਵਾਰ, 22 ਨਵੰਬਰ, ਸ਼ਾਮ 6:30 – 8 ਵਜੇ ਤੱਕ

ਗ੍ਰੋਇੰਗ ਕ੍ਰਿਏਟਿਵ ਕੈਰੀਅਰਸ ਇਨ ਬ੍ਰੈਮਪਟਨ

ਲੋਕਲ ਕਲਾਕਾਰਾਂ ਦੀ ਹੋਰ ਸਹਾਇਤਾ ਲਈ, ਏ.ਸੀ.ਸੀ.ਆਈ.ਡੀ.ਏ. (ACCIDA), [ਵਰਕਇਨਕਲਚਰ \(WorkInCulture\)](#) ਦੇ ਨਾਲ ਭਾਈਵਾਲੀ ਵਿੱਚ, *ਗ੍ਰੋਇੰਗ ਕ੍ਰਿਏਟਿਵ ਕੈਰੀਅਰਸ ਇਨ ਬ੍ਰੈਮਪਟਨ (Growing Creative Careers in Brampton)* ਪੇਸ਼ ਕਰਦੀ ਹੈ। ਇਹ ਕਲਾਕਾਰਾਂ ਅਤੇ ਕਲਾ ਸਬੰਧੀ ਕਾਮਿਆਂ ਵਾਸਤੇ ਇੱਕ ਮੁਫਤ ਵਿਆਪਕ 10-ਸੈਸ਼ਨ ਵਾਲੀ ਪ੍ਰੋਫੈਸ਼ਨਲ ਡਿਵੈਲਪਮੈਂਟ ਵਰਕਸ਼ਾਪ ਸੀਰੀਜ਼ ਹੈ। ਹਰ ਹਫ਼ਤੇ, ਭਾਗੀਦਾਰਾਂ ਨੂੰ ਆਪਣੇ ਰਚਨਾਤਮਕ ਕੈਰੀਅਰ ਨੂੰ ਅੱਗੇ ਵਧਾਉਣ ਵਿੱਚ ਲੋੜੀਂਦੇ ਟੂਲਸ ਪ੍ਰਾਪਤ ਕਰਨ ਲਈ, ਇੰਟਰਐਕਟਿਵ ਗਤੀਵਿਧੀਆਂ, ਨੈਟਵਰਕਿੰਗ ਮੌਕਿਆਂ, ਮਾਹਰ ਸਲਾਹ ਅਤੇ ਡ੍ਰੌਪ-ਇਨ (ਬਿਨਾਂ ਬੁੱਕ ਕੀਤੇ) ਸੈਸ਼ਨਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ।

ਕੀ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ?

ਐਡਵਾਂਸ ਬ੍ਰੈਮਪਟਨ ਫੰਡ ਅਤੇ ਕੋਵਿਡ-19 ਆਰਟਿਸਟ ਰਿਕਵਰੀ ਫੰਡ (COVID-19 Artist Recovery Fund), ਦੋਵਾਂ ਲਈ, ਜਾਣਕਾਰੀ ਸੈਸ਼ਨਾਂ ਲਈ ਰਜਿਸਟਰ ਕਰਨ ਅਤੇ ਵੇਰਵੇ, ਯੋਗਤਾ ਅਤੇ ਅਰਜ਼ੀ ਸਬੰਧੀ ਜਾਣਕਾਰੀ ਦੇਖਣ ਲਈ, brampton.ca/communitygrants ਤੇ ਜਾਓ।

ਹਵਾਲੇ

“ਸਾਡੇ ਕਲਾਕਾਰਾਂ ਅਤੇ ਗੈਰ-ਲਾਭ ਸੰਗਠਨਾਂ ਨੂੰ ਹੁਣ ਪਹਿਲਾਂ ਤੋਂ ਕਿਤੇ ਵੱਧ, ਸਾਡੀ ਸਹਾਇਤਾ ਦੀ ਲੋੜ ਹੈ, ਤਾਂ ਜੋ ਉਹ ਕਮਿਊਨਿਟੀ ਨੂੰ ਬਿਹਤਰ ਸੇਵਾ ਦੇ ਸਕਣ ਅਤੇ ਉਹਨਾਂ ਨੂੰ ਕੋਵਿਡ-19 ਮਹਾਂਮਾਰੀ ਤੋਂ ਬਹਾਲੀ ਵਿੱਚ ਮਦਦ ਮਿਲ ਸਕੇ। ਬ੍ਰੈਮਪਟਨ ਮੌਕਿਆਂ ਦਾ ਸ਼ਹਿਰ ਹੈ ਅਤੇ ਮੈਨੂੰ ਐਡਵਾਂਸ ਬ੍ਰੈਮਪਟਨ ਫੰਡ ਦੀ

ਜਾਰੀ ਸਫਲਤਾ ਅਤੇ ਸਾਡੇ ਗੈਰ-ਲਾਭ ਸੰਗਠਨਾਂ ਨੂੰ ਇਸਤੋਂ ਮਿਲਣ ਵਾਲੇ ਫਾਇਦੇ ਨੂੰ ਦੇਖ ਕੇ ਖੁਸ਼ੀ ਹੋ ਰਹੀ ਹੈ। ਮੈਨੂੰ ਅਲਗ-ਅਲਗ ਕਲਾਕਾਰਾਂ ਵਾਸਤੇ ਇਹ ਨਵਾਂ ਮੌਕਾ ਪੇਸ਼ ਕਰਨ ਤੇ ਵੀ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਬ੍ਰੈਂਪਟਨ ਦੀ ਰਚਨਾਤਮਕ ਕਮਿਊਨਿਟੀ ਤੇ ਮਹਾਂਮਾਰੀ ਦਾ ਬਹੁਤ ਜ਼ਿਆਦਾ ਅਸਰ ਪਿਆ ਹੈ ਅਤੇ ਮੈਨੂੰ ਆਸ ਹੈ ਕਿ ਇਹ ਮੌਕਾ, ਉਹਨਾਂ ਦੀ ਅੱਗੇ ਵਧਣ ਅਤੇ ਬਹਾਲ ਹੋਣ ਵਿੱਚ ਮਦਦ ਕਰੇਗਾ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਮੈਨੂੰ ਐਡਵਾਂਸ ਬ੍ਰੈਂਪਟਨ ਫੰਡ ਵਾਸਤੇ ਅਰਜ਼ੀਆਂ ਖੋਲਣ ਦੇ ਦੂਜੇ ਰਾਊਂਡ ਨੂੰ ਦੇਖਕੇ ਖੁਸ਼ੀ ਹੋ ਰਹੀ ਹੈ। ਮੈਂ ਬ੍ਰੈਂਪਟਨ ਦੇ ਸਾਰੇ ਗੈਰ-ਲਾਭ ਸੰਗਠਨਾਂ ਨੂੰ ਅਪਲਾਈ ਕਰਨ ਦੀ ਸਲਾਹ ਦਿੰਦਾ ਹਾਂ। ਸਾਡੇ ਗੈਰ-ਲਾਭ ਸੈਕਟਰ, ਸਾਡੀ ਕਮਿਊਨਿਟੀ ਲਈ ਜੋ ਕੰਮ ਕਰਦੇ ਹਨ, ਉਹ ਬਹੁਮੁੱਲਾ ਹੈ, ਖਾਸ ਕਰਕੇ ਜਦੋਂ ਅਸੀਂ ਮਹਾਂਮਾਰੀ ਤੋਂ ਬਹਾਲੀ ਵੱਲ ਵਧ ਰਹੇ ਹਾਂ। ਇਹ ਫੰਡਿੰਗ ਮੌਕਾ, ਬ੍ਰੈਂਪਟਨ ਨੂੰ ਸਿਹਤਮੰਦ ਅਤੇ ਸੁਰੱਖਿਅਤ ਸ਼ਹਿਰ ਵਿੱਚ ਯੋਗਦਾਨ ਦੇਣ ਵਿੱਚ ਮਦਦ ਕਰਦਾ ਹੈ।”

- ਹਰਕੀਰਤ ਸਿੰਘ (Harkirat Singh), ਸਿਟੀ ਕਾਉਂਸਲਰ, ਵਾਰਡਸ 9 ਅਤੇ 10; ਚੇਅਰ, ਕਾਰਪੋਰੇਟ ਸਰਵਿਸਿਜ, ਸਿਟੀ ਆਫ ਬ੍ਰੈਂਪਟਨ

“ਮੈਨੂੰ ਇਹ ਦੇਖਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਿਟੀ ਆਫ ਬ੍ਰੈਂਪਟਨ ਅਤੇ ਆਰਟਸ, ਕਲਚਰ ਐਂਡ ਕ੍ਰਿਏਟਿਵ ਇੰਡਸਟਰੀ ਡਿਵੈਲਪਮੈਂਟ ਏਜੰਸੀ, ਸਾਡੇ ਕਲਾਕਾਰਾਂ ਦੀ ਮਹਾਂਮਾਰੀ ਤੋਂ ਬਹਾਲੀ ਅਤੇ ਅੱਗੇ ਵਧਣ ਲਈ ਲੋੜੀਂਦੀ ਸਹਾਇਤਾ ਪ੍ਰਾਪਤ ਕਰਨ ਵਾਸਤੇ ਮਦਦ ਲਈ ਇਹ ਫੰਡਿੰਗ ਮੌਕਾ ਪੇਸ਼ ਕਰ ਰਹੀ ਹੈ। ਬ੍ਰੈਂਪਟਨ ਦੇ ਕਲਾਕਾਰਾਂ ਤੇ, ਕੋਵਿਡ-19 ਦਾ ਬਹੁਤ ਜ਼ਿਆਦਾ ਅਸਰ ਪਿਆ ਹੈ ਅਤੇ ਬ੍ਰੈਂਪਟਨ ਦੇ ਮੈਜੈਕ ਵਿੱਚ ਮਹੱਤਵਪੂਰਣ ਯੋਗਦਾਨ ਕਰਨ ਵਾਲਿਆਂ ਵਜੋਂ, ਸਹਾਇਤਾ ਲਈ ਉਪਲਬਧ ਇਹ ਮੌਕੇ ਮਿਲਣਾ ਬਹੁਤ ਹੀ ਵਧੀਆ ਹੈ।”

- ਰੋਏਨਾ ਸੈਂਟੋਸ (Rowena Santos), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਵਾਈਸ-ਚੇਅਰ, ਕਾਰਪੋਰੇਟ ਸਰਵਿਸਿਜ, ਸਿਟੀ ਆਫ ਬ੍ਰੈਂਪਟਨ; ਕਾਉਂਸਿਲ ਪੈਨਲ ਮੈਂਬਰ, ਆਰਟਸ, ਕਲਚਰ ਐਂਡ ਕ੍ਰਿਏਟਿਵ ਇੰਡਸਟਰੀ ਡਿਵੈਲਪਮੈਂਟ ਏਜੰਸੀ

“ਸਿਟੀ ਆਫ ਬ੍ਰੈਂਪਟਨ ਦੀ ਕਲਚਰਲ ਸਰਵਿਸਿਜ ਟੀਮ, ਐਡਵਾਂਸ ਬ੍ਰੈਂਪਟਨ ਫੰਡ ਅਤੇ ਕਲਾਕਾਰਾਂ ਲਈ ਕੋਵਿਡ-19 ਰਿਕਵਰੀ ਫੰਡ ਵਰਗੇ ਮੌਕਿਆਂ ਦੇ ਦੁਆਰਾ, ਸਾਡੀ ਕਮਿਊਨਿਟੀ ਦੀ ਸਹਾਇਤਾ ਕਰਨ ਲਈ ਵਚਨਬੱਧ ਹੈ। ਮੈਂ, ਇਹਨਾਂ ਫੰਡਿੰਗ ਸਟ੍ਰੀਮਸ ਵਿੱਚ ਇੱਕ ਹਰ ਕਿਸੇ ਵਿਅਕਤੀ ਨੂੰ ਸਲਾਹ ਦਿੰਦਾ ਹਾਂ ਕਿ ਜਾਣਕਾਰੀ ਸੈਸ਼ਨਾਂ ਵਿੱਚ ਹਿੱਸਾ ਲਵੋ ਅਤੇ ਆਪਣੀਆਂ ਅਰਜ਼ੀਆਂ ਜਮ੍ਹਾਂ ਕਰੋ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਪ੍ਰਭਜੋਤ ਕੈਥ (Prabhjot Kainth)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਿਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Prabhjot.Kainth@brampton.ca

